

 Print Page

Sri Guru Granth Sahib

Displaying 1183 of

ਸਮਰਥ ਸੁਆਮੀ ਕਾਰਣ ਕਰਣ ॥

Samarathh Suaamee Kaaran Karan ॥

Our All-powerful Lord and Master is the Doer of all, the Cause of all causes.

ਬਸੰਤੁ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧

Raag Basant Guru Arjan Dev

ਮੋਹਿ ਅਨਾਥ ਪ੍ਰਭ ਤੇਰੀ ਸਰਣ ॥

Mohi Anaathh Prabh Thaeree Saran ॥

I am an orphan - I seek Your Sanctuary, God.

ਬਸੰਤੁ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧

Raag Basant Guru Arjan Dev

ਜੀਅ ਜੰਤ ਤੇਰੇ ਆਧਾਰਿ ॥

Jeea Janth Thaerae Aadhhaar ॥

All beings and creatures take Your Support.

ਬਸੰਤੁ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧

Raag Basant Guru Arjan Dev

ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥

Kar Kirapaa Prabh Laehi Nisathaar ॥2॥

Be merciful, God, and save me. ॥2॥

ਬਸੰਤੁ (ਮਃ ੫) (੧੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧

Raag Basant Guru Arjan Dev

ਭਵ ਖੰਡਨ ਦੁਖ ਨਾਸ ਦੇਵ ॥

Bhav Khanddan Dhukh Naas Dhaev ॥

God is the Destroyer of fear, the Remover of pain and suffering.

ਬਸੰਤੁ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੨

Raag Basant Guru Arjan Dev

ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥

Sur Nar Mun Jan Thaa Kee Saev ॥

The angelic beings and silent sages serve Him.

ਬਸੰਤੁ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੨

Raag Basant Guru Arjan Dev

ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥

Dhharan Akaas Jaa Kee Kalaa Maahi ||

The earth and the sky are in His Power.

ਬਸੰਤੁ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੨

Raag Basant Guru Arjan Dev

ਤੇਰਾ ਦੀਆ ਸਭਿ ਜੰਤ ਖਾਹਿ ॥੩॥

Thaeraa Dheaaa Sabh Janth Khaahi ||3||

All beings eat what You give them. ||3||

ਬਸੰਤੁ (ਮਃ ੫) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੨

Raag Basant Guru Arjan Dev

ਅੰਤਰਜਾਮੀ ਪ੍ਰਭ ਦਇਆਲ ॥

Antharajaamee Prabh Dhaeiaal ||

O Merciful God, O Searcher of hearts,

ਬਸੰਤੁ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੨

Raag Basant Guru Arjan Dev

ਅਪਣੇ ਦਾਸ ਕਉ ਨਦਰਿ ਨਿਹਾਲਿ ॥

Apanae Dhaas Ko Nadhar Nihaal ||

Please bless Your slave with Your Glance of Grace.

ਬਸੰਤੁ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੨

Raag Basant Guru Arjan Dev

ਕਰਿ ਕਿਰਪਾ ਮੋਹਿ ਦੇਹੁ ਦਾਨੁ ॥

Kar Kirapaa Mohi Dhaehu Dhaan ||

Please be kind and bless me with this gift,

ਬਸੰਤੁ (ਮਃ ੫) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੪

Raag Basant Guru Arjan Dev

ਜਪਿ ਜੀਵੈ ਨਾਨਕੁ ਤੇਰੇ ਨਾਮੁ ॥੪॥੧੦॥

Jap Jeevai Naanak Thaero Naam ||4||10||

That Nanak may live in Your Name. ||4||10||

ਬਸੰਤੁ (ਮਃ ੫) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੮੩ ਪੰ. ੪

Raag Basant Guru Arjan Dev

ਬਸੰਤੁ ਮਹਲਾ ੫ ॥

Basanth Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੩

ਰਾਮ ਰੰਗਿ ਸਭ ਗਏ ਪਾਪ ॥

Raam Rang Sabh Geae Paap ||

Loving the Lord, one's sins are taken away.

ਬਸੰਤੁ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੫

Raag Basant Guru Arjan Dev

ਰਾਮ ਜਪਤ ਕਛੁ ਨਹੀ ਸੰਤਾਪ ॥

Raam Japath Kashh Nehee Santhaap ||

Meditating on the Lord, one does not suffer at all.

ਬਸੰਤੁ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੫

Raag Basant Guru Arjan Dev

ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥

Gobindh Japath Sabh Mittae Andhhaer ||

Meditating on the Lord of the Universe, all darkness is dispelled.

ਬਸੰਤੁ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੫

Raag Basant Guru Arjan Dev

ਹਰਿ ਸਿਮਰਤ ਕਛੁ ਨਾਹਿ ਫੇਰ ॥੧॥

Har Simarath Kashh Naahi Faer ||1||

Meditating in remembrance on the Lord, the cycle of reincarnation comes to an end. ||1||

ਬਸੰਤੁ (ਮਃ ੫) (੧੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੫

Raag Basant Guru Arjan Dev

ਬਸੰਤੁ ਹਮਾਰੈ ਰਾਮ ਰੰਗੁ ॥

Basanth Hamaarai Raam Rang ||

The love of the Lord is springtime for me.

ਬਸੰਤੁ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੬

Raag Basant Guru Arjan Dev

ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥

Santh Janaa Sio Sadhaa Sang ||1|| Rehaao ||

I am always with the humble Saints. ||1||Pause||

ਬਸੰਤੁ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੬

Raag Basant Guru Arjan Dev

ਸੰਤ ਜਨੀ ਕੀਆ ਉਪਦੇਸੁ ॥

Santh Janee Keeaa Oupadhaes ||

The Saints have shared the Teachings with me.

ਬਸੰਤੁ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੭

Raag Basant Guru Arjan Dev

ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥

Jeh Gobindh Bhagath So Dhhann Dhaes ||

Blessed is that country where the devotees of the Lord of the Universe dwell.

ਬਸੰਤੁ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੭

Raag Basant Guru Arjan Dev

ਹਰਿ ਭਗਤਿਹੀਨ ਉਦਿਆਨ ਥਾਨੁ ॥

Har Bhagathiheen Oudhiaan Thhaan ||

But that place where the Lord's devotees are not, is wilderness.

ਬਸੰਤੁ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੭

Raag Basant Guru Arjan Dev

ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥

Gur Prasaadh Ghatt Ghatt Pashhaan ||2||

By Guru's Grace, realize the Lord in each and every heart. ||2||

ਬਸੰਤੁ (ਮਃ ੫) (੧੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੮

Raag Basant Guru Arjan Dev

ਹਰਿ ਕੀਰਤਨ ਰਸ ਭੋਗ ਰੰਗੁ ॥

Har Keerathan Ras Bhog Rang ||

Sing the Kirtan of the Lord's Praises, and enjoy the nectar of His Love.

ਬਸੰਤੁ (ਮਃ ੫) (੧੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੮

Raag Basant Guru Arjan Dev

ਮਨ ਪਾਪ ਕਰਤ ਤੂ ਸਦਾ ਸੰਗੁ ॥

Man Paap Karath Thoo Sadhaa Sang ||

O mortal, you must always restrain yourself from committing sins.

ਬਸੰਤੁ (ਮਃ ੫) (੧੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੮

Raag Basant Guru Arjan Dev

ਨਿਕਟਿ ਪੇਖੁ ਪ੍ਰਭੁ ਕਰਣਹਾਰ ॥

Nikatt Paekh Prabh Karanehaar ||

Behold the Creator Lord God near at hand.

ਬਸੰਤੁ (ਮਃ ੫) (੧੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੯

Raag Basant Guru Arjan Dev

ਈਤ ਉਤ ਪ੍ਰਭ ਕਾਰਜ ਸਾਰ ॥੩॥

Eeth Ooth Prabh Kaaraj Saar ||3||

Here and hereafter, God shall resolve your affairs. ||3||

ਬਸੰਤੁ (ਮਃ ੫) (੧੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੯

Raag Basant Guru Arjan Dev

ਚਰਨ ਕਮਲ ਸਿਉ ਲਗੋ ਧਿਆਨੁ ॥

Charan Kamal Sio Lago Dhhiaan ||

I focus my meditation on the Lord's Lotus Feet.

ਬਸੰਤੁ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੯

Raag Basant Guru Arjan Dev

ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥

Kar Kirapaa Prabh Keeno Dhaan ||

Granting His Grace, God has blessed me with this Gift.

ਬਸੰਤੁ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੦

Raag Basant Guru Arjan Dev

ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥

Thaeriaa Santh Janaa Kee Baashho Dhhoor ||

I yearn for the dust of the feet of Your Saints.

ਬਸੰਤੁ (ਮਃ ੫) (੧੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੦

Raag Basant Guru Arjan Dev

ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥

Jap Naanak Suaamee Sadh Hajoor ||4||11||

Nanak meditates on his Lord and Master, who is ever-present, near at hand. ||4||11||

ਬਸੰਤੁ (ਮਃ ੫) (੧੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੦

Raag Basant Guru Arjan Dev

ਬਸੰਤੁ ਮਹਲਾ ੫ ॥

Basant Mehala 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੩

ਸਚੁ ਪਰਮੇਸਰੁ ਨਿਤ ਨਵਾ ॥

Sach Paramaesar Nith Navaa ||

The True Transcendent Lord is always new, forever fresh.

ਬਸੰਤੁ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੧

Raag Basant Guru Arjan Dev

ਗੁਰ ਕਿਰਪਾ ਤੇ ਨਿਤ ਚਵਾ ॥

Gur Kirapaa Thae Nith Chavaa ||

By Guru's Grace, I continually chant His Name.

ਬਸੰਤੁ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੧

Raag Basant Guru Arjan Dev

ਪ੍ਰਭ ਰਖਵਾਲੇ ਮਾਈ ਬਾਪ ॥

Prabh Rakhavaalae Maaee Baap ||

God is my Protector, my Mother and Father.

ਬਸੰਤੁ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੧

Raag Basant Guru Arjan Dev

ਜਾ ਕੈ ਸਿਮਰਣਿ ਨਹੀ ਸੰਤਾਪ ॥੧॥

Jaa Kai Simaran Nehee Santhaap ||1||

Meditating in remembrance on Him, I do not suffer in sorrow. ||1||

ਬਸੰਤੁ (ਮਃ ੫) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੨

Raag Basant Guru Arjan Dev

ਖਸਮੁ ਧਿਆਈ ਇਕ ਮਨਿ ਇਕ ਭਾਇ ॥

Khasam Dhhiaaee Eik Man Eik Bhaae ||

I meditate on my Lord and Master, single-mindedly, with love.

ਬਸੰਤੁ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੨

Raag Basant Guru Arjan Dev

ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥

Gur Poorae Kee Sadhaa Saranaaee Saachai Saahib Rakhiaa Kanth Laae ||1|| Rehaao ||

I seek the Sanctuary of the Perfect Guru forever. My True Lord and Master hugs me close in His Embrace. ||1||Pause||

ਬਸੰਤੁ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੨

Raag Basant Guru Arjan Dev

ਅਪਣੇ ਜਨ ਪ੍ਰਭਿ ਆਪਿ ਰਖੇ ॥

Apanae Jan Prabh Aap Rakhae ||

God Himself protects His humble servants.

ਬਸੰਤੁ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੩

Raag Basant Guru Arjan Dev

ਦੁਸਟ ਦੂਤ ਸਭਿ ਭ੍ਰਮਿ ਥਕੇ ॥

Dhusatt Dhooth Sabh Bhram Thhakaee ||

The demons and wicked enemies have grown weary of struggling against Him.

ਬਸੰਤੁ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੩

Raag Basant Guru Arjan Dev

ਬਿਨੁ ਗੁਰ ਸਾਚੇ ਨਹੀ ਜਾਇ ॥

Bin Gur Saachae Nehee Jaaee ||

Without the True Guru, there is no place to go.

ਬਸੰਤੁ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੪

Raag Basant Guru Arjan Dev

ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥

Dhukh Dhaes Dhisanthar Rehae Dhhaae ||2||

Wandering through the lands and foreign countries, people only grow tired and suffer in pain. ||2||

ਬਸੰਤੁ (ਮਃ ੫) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੪

Raag Basant Guru Arjan Dev

ਕਿਰਤੁ ਓਨ੍ਹਾ ਕਾ ਮਿਟਸਿ ਨਾਹਿ ॥

Kirath Ounhaa Kaa Mittas Naahi ||

The record of their past actions cannot be erased.

ਬਸੰਤੁ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੪

Raag Basant Guru Arjan Dev

ਓਇ ਅਪਣਾ ਬੀਜਿਆ ਆਪਿ ਖਾਹਿ ॥

Oue Apanaa Beejiaa Aap Khaahi ||

They harvest and eat what they have planted.

ਬਸੰਤੁ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੫

Raag Basant Guru Arjan Dev

ਜਨ ਕਾ ਰਖਵਾਲਾ ਆਪਿ ਸੋਇ ॥

Jan Kaa Rakhavaalaa Aap Soe ||

The Lord Himself is the Protector of His humble servants.

ਬਸੰਤੁ (ਮਃ ੫) (੧੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੫

Raag Basant Guru Arjan Dev

ਜਨ ਕਉ ਪਹੁਚਿ ਨ ਸਕਸਿ ਕੋਇ ॥੩॥

Jan Ko Pahuch N Sakas Koe ||3||

No one can rival the humble servant of the Lord. ||3||

ਬਸੰਤੁ (ਮਃ ੫) (੧੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੫

Raag Basant Guru Arjan Dev

ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥

Prabh Dhaas Rakhae Kar Jathan Aap ||

By His own efforts, God protects His slave.

ਬਸੰਤੁ (ਮਃ ੫) (੧੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੬

Raag Basant Guru Arjan Dev

ਅਖੰਡ ਪੂਰਨ ਜਾ ਕੋ ਪ੍ਰਤਾਪੁ ॥

Akhandd Pooran Jaa Ko Prathaap ||

God's Glory is perfect and unbroken.

ਬਸੰਤੁ (ਮਃ ੫) (੧੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੬

Raag Basant Guru Arjan Dev

ਗੁਣ ਗੋਬਿੰਦ ਨਿਤ ਰਸਨ ਗਾਇ ॥

Gun Gobindh Nith Rasan Gaae ||

So sing the Glorious Praises of the Lord of the Universe with your tongue forever.

ਬਸੰਤੁ (ਮਃ ੫) (੧੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੬

Raag Basant Guru Arjan Dev

ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥

Naanak Jeevai Har Charan Dhhiaae ||4||12||

Nanak lives by meditating on the Feet of the Lord. ||4||12||

ਬਸੰਤੁ (ਮਃ ੫) (੧੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੭

Raag Basant Guru Arjan Dev

ਬਸੰਤੁ ਮਹਲਾ ੫ ॥

Basant Mehalaa 5 ||

Basant, Fifth Mehl:

ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੩

ਗੁਰ ਚਰਣ ਸਰੇਵਤ ਦੁਖੁ ਗਇਆ ॥

Gur Charan Saraevath Dhukh Gaeiaa ||

Dwelling at the Guru's Feet, pain and suffering go away.

ਬਸੰਤੁ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੭

Raag Basant Guru Arjan Dev

ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥

Paarabreham Prabh Karee Maeiaa ||

The Supreme Lord God has shown mercy to me.

ਬਸੰਤੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੮

Raag Basant Guru Arjan Dev

ਸਰਬ ਮਨੋਰਥ ਪੂਰਨ ਕਾਮ ॥

Sarab Manorathh Pooran Kaam ॥

All my desires and tasks are fulfilled.

ਬਸੰਤੁ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੮

Raag Basant Guru Arjan Dev

ਜਪਿ ਜੀਵੈ ਨਾਨਕੁ ਰਾਮ ਨਾਮ ॥੧॥

Jap Jeevai Naanak Raam Naam ॥1॥

Chanting the Lord's Name, Nanak lives. ॥1॥

ਬਸੰਤੁ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੮

Raag Basant Guru Arjan Dev

ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥

Saa Ruth Suhaavee Jith Har Chith Aavai ॥

How beautiful is that season, when the Lord fills the mind.

ਬਸੰਤੁ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੯

Raag Basant Guru Arjan Dev

ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥

Bin Sathigur Dheesai Bilalaanthee Saakath Fir Fir Aavai Jaavai ॥1॥ Rehaao ॥

Without the True Guru, the world weeps. The faithless cynic comes and goes in reincarnation, over and over again. ॥1॥Pause॥

ਬਸੰਤੁ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੮੩ ਪੰ. ੧੯

Raag Basant Guru Arjan Dev